

ਮਾਪਿਆਂ ਲਈ ਗਾਈਡ ਸਕੂਲ ਨੂੰ ਵਾਪਸੀ ਪਤਝੜ 2021

ਵਿਦਿਆਰਥੀਆਂ ਅਤੇ ਸਟਾਫ ਨੂੰ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਰੱਖਣ ਲਈ, ਓਨਟਾਰੀਓ ਦੇ ਸਿਹਤ ਬਾਰੇ ਮੁੱਖ ਮੈਡੀਕਲ ਅਫਸਰ ਦੀ ਭਾਈਵਾਲੀ ਵਿੱਚ ਵਿਕਸਤ ਕੀਤੇ ਗਏ ਸਨ। ਸਕੂਲੀ ਸਾਲ ਲਈ ਸਿਹਤ ਅਤੇ ਸੁਰੱਖਿਆ ਉਪਾਵਾਂ ਦੇ ਨਾਲ ਨਿੱਜੀ ਤੌਰ 'ਤੇ ਹਾਜ਼ਰ ਹੋਕੇ ਸਿੱਖਣ ਲਈ ਸਕੂਲਾਂ ਨੂੰ ਖੋਲ੍ਹਣ ਦੀ ਆਗਿਆ ਹੈ।

- **ਐਲੀਮੈਂਟਰੀ ਸਕੂਲ** - ਬੱਚੇ ਸਮੂਹਾਂ ਵਿੱਚ ਹੋਣਗੇ, ਜਿਸਦਾ ਮਤਲਬ ਹੈ ਕਿ ਉਹ ਬੱਚਿਆਂ ਦੇ ਸਮਾਨ ਸਮੂਹ ਦੇ ਨਾਲ ਹੋਣਗੇ ਅਤੇ ਇੱਕ ਅਧਿਆਪਕ ਹੋਵੇਗਾ। ਪ੍ਰੋਗਰਾਮਿੰਗ ਜਿਵੇਂ ਕਿ ਸਰੀਰਕ ਸਿੱਖਿਆ ਜਾਂ ਫ੍ਰੈਂਚ ਵੀ ਵਿਦਿਆਰਥੀਆਂ ਨੂੰ ਸਮੂਹਾਂ ਵਿੱਚ ਪ੍ਰਦਾਨ ਕੀਤੀ ਜਾਏਗੀ।
- **ਸੈਕੰਡਰੀ ਸਕੂਲ**-ਸਕੂਲ ਬੋਰਡ ਇਹ ਯਕੀਨੀ ਬਣਾਉਣਗੇ ਕਿ ਵਿਦਿਆਰਥੀਆਂ ਦੇ ਕਾਰਜਕ੍ਰਮ ਨਿੱਜੀ ਮੌਜੂਦਗੀ ਵਾਲੀਆਂ ਦੇ ਕਲਾਸਾਂ ਤੱਕ ਸੀਮਿਤ ਰਹਿਣ। ਉਹਨਾਂ ਸਕੂਲਾਂ ਲਈ ਅਪਵਾਦ ਹਨ ਜਿੱਥੇ ਗ੍ਰੈਡਾਂ ਦੇ ਸਮੂਹ ਬਣਾ ਕੇ ਸੰਪਰਕ ਨੂੰ ਸੀਮਿਤ ਕੀਤਾ ਜਾ ਸਕਦਾ ਹੈ ਜਾਂ ਜੇ ਸਕੂਲ ਦਾ ਸਮੁੱਚਾ ਆਕਾਰ ਛੋਟਾ ਹੈ, ਜਿਸ ਨਾਲ ਸੰਪਰਕ ਟਰੇਸਿੰਗ ਪ੍ਰਬੰਧਨਯੋਗ ਹੋ ਜਾਂਦੀ ਹੈ।

ਨੋਟ: ਦੂਰੋਂ ਬੈਠਕੇ ਸਿੱਖਣਾ ਵਿਦਿਆਰਥੀਆਂ ਅਤੇ ਪਰਿਵਾਰਾਂ ਲਈ ਇੱਕ ਵਿਕਲਪ ਰਹੇਗਾ।

ਇੱਥੇ ਕੁਝ ਉਪਾਅ ਦਿੱਤੇ ਹਨ ਜੋ ਬੱਚਿਆਂ ਨੂੰ ਸਕੂਲ ਵਿੱਚ ਸੁਰੱਖਿਅਤ ਰੱਖਣ ਲਈ ਲਾਗੂ ਹੋਣਗੇ

- **ਸੂਬੇ ਭਰ ਵਿੱਚ ਹਵਾਦਾਰੀ ਵਿੱਚ ਸੋਧ:**
 - ◆ ਸਕੂਲ ਬੋਰਡ ਹਵਾਦਾਰੀ ਅਤੇ/ਜਾਂ ਫਿਲਟਰੇਸ਼ਨ ਵਿੱਚ ਸੁਧਾਰਾਂ ਦੁਆਰਾ ਸਕੂਲਾਂ ਵਿੱਚ ਹਵਾ ਦੀ ਗੁਣਵੱਤਾ ਨੂੰ ਅਨੁਕੂਲ ਬਣਾਉਂਦੇ ਰਹਿਣਗੇ। ਇਸ ਵਿੱਚ ਅਜਿਹੇ ਉਪਾਅ ਸ਼ਾਮਲ ਹਨ ਜਿਵੇਂ ਕਿ ਸਿਸਟਮ ਨੂੰ ਲੰਬੇ ਸਮੇਂ ਤੱਕ ਚਲਾਉਣਾ, ਉੱਚ-ਦਰਜੇ ਦੇ ਫਿਲਟਰਾਂ ਦੀ ਵਰਤੋਂ ਕਰਨਾ ਅਤੇ ਸਟੈਂਡਅਲੋਨ HEPA ਫਿਲਟਰ ਯੂਨਿਟਾਂ ਦੀ ਵਰਤੋਂ ਕਰਨਾ।
 - ◆ ਸਕੂਲ ਬੋਰਡ ਵਾਧੂ ਸਿਹਤ ਅਤੇ ਸੁਰੱਖਿਆ ਉਪਾਅ ਦੇ ਤੌਰ 'ਤੇ ਜੂਨੀਅਰ ਅਤੇ ਸੀਨੀਅਰ ਕਿੰਡਰਗਾਰਟਨ ਕਲਾਸਰੂਮਾਂ ਵਿੱਚ ਇਕਲੋਤਾ HEPA ਫਿਲਟਰ ਯੂਨਿਟ ਲਗਾਉਣਗੇ।
- ਸਕੂਲਾਂ ਅਤੇ ਉੱਚ-ਸਪਰਸ਼ ਸਤਹਾਂ ਦੀ **ਵਧੀਕ ਸਫਾਈ**।
- **ਮਾਸਕ ਪਾਉਣਾ:**
 - ◆ ਗ੍ਰੈਡ 1 ਤੋਂ 12 ਦੇ ਵਿਦਿਆਰਥੀਆਂ ਨੂੰ ਲਾਜ਼ਮੀ ਤੌਰ 'ਤੇ ਸਕੂਲ ਦੇ ਅੰਦਰ ਅਤੇ ਸਕੂਲੀ ਆਵਾਜਾਈ ਦੇ ਦੌਰਾਨ ਸਹੀ ਤਰੀਕੇ ਨਾਲ ਫਿੱਟ ਕੀਤੇ ਮਾਸਕ ਪਹਿਨਣੇ ਚਾਹੀਦੇ ਹਨ।

- ◆ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੂੰ ਮਾਸਕ ਜਾਂ ਫੇਸ ਕਵਰਿੰਗ ਪਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
- ◆ ਸਕੂਲ ਸਟਾਫ ਅਤੇ ਸਕੂਲ ਦੇ ਬੱਸ ਡਰਾਈਵਰਾਂ ਨੂੰ ਲਾਜ਼ਮੀ ਤੌਰ 'ਤੇ ਮੈਡੀਕਲ ਮਾਸਕ ਪਾਉਣੇ ਚਾਹੀਦੇ ਹਨ।
- ਵਿਦਿਆਰਥੀਆਂ ਅਤੇ ਸਟਾਫ ਨੂੰ ਲਾਜ਼ਮੀ ਤੌਰ 'ਤੇ ਹਰ ਰੋਜ਼ COVID-19 ਦੇ ਲੱਛਣਾਂ ਦੀ ਜਾਂਚ ਕਰਨੀ ਚਾਹੀਦੀ ਹੈ।
- **ਕੁਝ ਸੋਧਾਂ ਦੇ ਨਾਲ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ** ਦੀ ਆਗਿਆ ਦਿੱਤੀ ਜਾਏਗੀ।
- **ਵਿਦਿਆਰਥੀ ਅੱਧੀ ਛੁੱਟੀ ਦੇ ਦੌਰਾਨ**, ਸਾਂਝੀਆਂ ਥਾਵਾਂ 'ਤੇ ਅਤੇ ਅੰਦਰ ਢੁੱਕਵੀਂਆਂ ਸਰੀਰਕ ਦੂਰੀਆਂ ਦੇ ਨਾਲ ਸਮੱਗਰੀ ਨੂੰ ਸਾਂਝਾ ਕਰ ਸਕਦੇ ਹਨ।
- **ਸਾਂਝੀਆਂ ਥਾਵਾਂ ਦੀ ਇਜਾਜ਼ਤ ਦਿੱਤੀ ਜਾਏਗੀ**, ਉਦਾਹਰਣ ਵਜੋਂ ਘਰੇਲੂ ਕਮਰੇ, ਲਾਇਬ੍ਰੇਰੀਆਂ, ਤਕਨੀਕੀ ਲੈਬਾਂ ਅਤੇ ਕੈਫੇਟੇਰੀਆ, ਜਦੋਂ ਉਹ ਅੰਦਰੂਨੀ ਇਕੱਠ ਬਾਰੇ ਉਪਾਵਾਂ ਦੀ ਪਾਲਣਾ ਕਰਦੇ ਹਨ।
- **ਨਿਯਮਿਤ ਤੌਰ 'ਤੇ ਹੱਥ ਧੋਣਾ** ਜਾਂ ਅਲਕੋਹਲ ਅਧਾਰਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾ।

ਅਸੀਂ ਮਾਰਗਦਰਸ਼ਨ ਨੂੰ ਸੂਚਿਤ ਕਰਨ ਅਤੇ ਅਪਡੇਟ ਕਰਨ ਦੇ ਮੁੱਖ ਉਪਾਵਾਂ ਦਾ ਮੁਲਾਂਕਣ ਕਰਨ ਲਈ ਸਿਹਤ ਨਾਲ ਸੰਬੰਧਿਤ ਮੁੱਖ ਮੈਡੀਕਲ ਅਫਸਰ ਅਤੇ ਸਥਾਨਕ ਜਨਤਕ ਸਿਹਤ ਇਕਾਈਆਂ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਸਥਾਨਕ ਜਨਤਕ ਸਿਹਤ ਦੇ ਅੰਕੜਿਆਂ ਦੇ ਅਧਾਰ 'ਤੇ ਕੁਝ ਜਨਤਕ ਸਿਹਤ ਇਕਾਈਆਂ ਲਈ ਵਾਧੂ ਸਿਹਤ ਅਤੇ ਸੁਰੱਖਿਆ ਉਪਾਵਾਂ ਦੀ ਲੋੜ ਪੈ ਸਕਦੀ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਯੋਜਨਾ ਨੂੰ ਜਨਤਕ ਸਿਹਤ ਅਤੇ ਸਿਹਤ ਦੇਖ-ਰੇਖ ਦੇ ਮੁੱਖ ਸੰਕੇਤਾਂ, ਜਿਵੇਂ ਕਿ ਟੀਕਾਕਰਨ ਦਰਾਂ ਦੇ ਅਧਾਰ 'ਤੇ ਸਮਾਯੋਜਿਤ ਕੀਤਾ ਜਾ ਸਕਦਾ ਹੈ।